

ਕੌਮਾਂ ਦੀ ਉਸਾਰੀ ਅਤੇ ਪੰਜਾਬੀ ਕੈਮ ਦਾ ਸਵਾਲ -- ਵਿਸ਼ੇ ਉਤੇ ਭਰਵੀਂ ਚਰਚਾ ਹੋਈ।

ਚਾਰ ਰੋਜ਼ਾਂ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਜੋ ਕਿ ਯੂਨੀਵਰਸਿਟੀ ਆਫ ਨੈਰਦਰਨ ਬਿਟ੍ਰਿਸ ਕੁਲੰਬੀਆ ਪਿੰਸ ਜਾਰਜ ਕਨੇਡਾ ਵਿੱਖੇ ੨੮ ਜੂਨ ੨੦੦੩ ਨੂੰ ਆਰੰਭ ਹੋਈ ਅਤੇ ਪਹਿਲੀ ਜੁਲਾਈ ਨੂੰ ਦੁਪਹਿਰੋਂ ਬਾਦ ਸਮਾਪਤ ਹੋਈ। ਇਸ ਮਹਾਨ ਅਤੇ ਵਿਲੱਖਣ ਕਾਨਫਰੰਸ ਵਿੱਚ ਵਿਸ਼ਵ ਭਰ ਚੋਂ ਪੰਜਾਬੀਆਂ ਦੀ ਸਮੁੱਲੀਅਤ ਦੇ ਸਮੱਹ ਵਿੱਚ- ਇਕੀਵੀਂ ਸਦੀ ਦੌਰਾਨ ਕੌਮਾਂ ਦੀ ਉਸਾਰੀ ਅਤੇ ਪੰਜਾਬੀ ਕੈਮ ਦਾ ਸਵਾਲ - ਵਿਸ਼ੇ ਉਤੇ ਭਰਵੀਂ ਅਤੇ ਖੁੱਭਰਵੀਂ ਚਰਚਾ ਹੋਈ। ਢਾਈ ਸੌ ਤੋਂ ਵੀ ਵੱਧ ਡੈਲੀਗੋਟਾਂ ਨੇ ਬੜੇ ਧਿਆਨ ਅਤੇ ਸੰਜੀਦਗੀ ਨਾਲ ਪੰਜਾਬੀ ਕੈਮ ਦੇ ਵੱਖ ਵੱਖ ਪੱਖਾਂ ਬਾਰੇ ਵਿਚਾਰ ਵਰਾਂਦਰਾ ਕੀਤਾ।

ਇਸ ਕਾਨਫਰੰਸ ਵਿੱਚ ਪੰਜਾਬੀ ਕੈਮ, ਪੰਜਾਬੀ ਬੋਲੀ, ਪੰਜਾਬੀ ਦਰਸ਼ਨ, ਵਾਤਾਵਰਣ, ਪੰਜਾਬੀ ਸਭਿਆਚਾਰ, ਪੰਜਾਬੀ ਸਾਹਿਤ, ਯੂਰੋਸੈਂਟ੍ਰਿਜ਼ਮ ਅਤੇ ਸਿਵਲਾਈਜ਼ੇਸ਼ਨ ਨੇਸ਼ਨ, ਪੰਜਾਬੀ ਨਾਟਕ, ਸੰਗੀਤ ਅਤੇ ਵਿਰਸੇ ਬਾਰੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਤਾਅਲਕ ਰਖਦੇ ਦੁਨੀਆਂ ਭਰ ਦੇ ਵਿਦਵਾਨਾਂ ਨੇ ਪਰਚੇ ਪੜ੍ਹੇ। ਪੰਜਾਬੀ ਕੈਮ ਦੇ ਮੁੱਦੇ ਤੋਂ ਸੈਸ਼ਨਾਂ ਵਿੱਚ ਪਰਚੇ ਪੜ੍ਹੇ ਗਏ ਪਰ ਡੈਲੀਗੋਟਾਂ ਦੀ ਮੰਗ ਤੇ ਇਕ ਤੀਜਾ ਖੁੱਲ੍ਹਾ ਸੈਸ਼ਨ ਵੀ ਕੀਤਾ ਗਿਆ। ਇਨ੍ਹਾਂ ਤਿੰਨ ਸੈਸ਼ਨਾਂ ਵਿੱਚ ਡੈਲੀਗੋਟਾਂ ਨੇ, ਪੰਜਾਬੀ ਕੈਮ ਦੇ ਵਿਕਾਸ ਅਤੇ ਇਤਿਹਾਸ, ਇਸਦੀ ਪਛਾਣ ਅਤੇ ਹੋਂਦ ਬਾਰੇ ਬਹੁਤ ਹੀ ਉਤਸਾਹ ਅਤੇ ਜੋਸ਼ ਨਾਲ ਬਹਿਸ ਵਿੱਚ ਹਿੱਸਾ ਪਾਇਆ। ਇਸ ਵਿਚਾਰ ਵਰਾਂਦਰੇ ਵਿੱਚ ਇਕ ਗੱਲ ਬਾਰ ਬਾਰ ਉਭੱਤ ਕੇ ਆਈ ਕਿ ਪੰਜਾਬੀ ਲੋਕ ਵੱਖੋਂ ਵੱਖ ਧਰਮਾਂ, ਜਾਤਾਂ, ਥਿਆਲਾਂ ਅਤੇ ਭਰੋਲਿਕ ਵੱਖਰੋਵਿਆਂ ਦੇ ਬਾਵਜੂਦ ਇਕ ਹਨ ਅਤੇ ਪੰਜਾਬੀ ਕੈਮ ਦਾ ਹਿੱਸਾ ਹਨ। ਲਹਿੰਦੇ ਪੰਜਾਬ ਦੀ ਨੁਮਾਇੰਦਗੀ ਕਰਦੇ ਜਿਨ੍ਹਾਂ ਦਾਨਿਸ਼ਵਰਾਂ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ ਵਰਨਨਯੋਗ ਨਾਮ ਹਨ ਤਾਂ ਮਨਜ਼ੂਰ ਇਜਾਜ਼, ਮਜ਼ਹਰ ਤਿਰਮਜ਼ੀ, ਨਜ਼ੀਰ ਕਹੂਰ, ਆਸਿਫ ਸ਼ਾਹਕਾਰ ਅਤੇ ਚੈਖਰੀ ਅੱਲਾਂ ਦਿਤਾ। ਪੰਜਾਬ ਯੂਨੀਵਰਸਿਟੀ ਤੋਂ ਆਏ ਪ੍ਰੇਸ਼ਨ ਕੀਤੇ ਗਏ ਨੇ ਪੰਜਾਬੀ ਕੈਮ ਅਤੇ ਦਾਲਿਤ ਮੁੱਕਤੀ ਵਿਸ਼ੇ ਉਤੇ ਪਰਚਾ ਪਤਿਆ।

ਅੱਜ ਦੇ ਯੂਗ ਵਿੱਚ ਪੰਜਾਬੀ ਬੋਲੀ ਦੀਆਂ ਤਕਨੀਕੀ ਲੋੜਾਂ ਬਾਰੇ ਇਕ ਸੈਸ਼ਨ ਵਿੱਚ ਪੰਜਾਬੀ ਦੇ ਤਕਨੀਕੀਕਰਨ (ਕੰਪਿਊਟਰੀਕਨ) ਬਾਰੇ ਇਸ ਖੇਤਰ ਵਿੱਚ ਕੰਮ ਕਰ ਰਹੇ ਚਾਰ ਵਿਦਵਾਨਾਂ, ਡਾਕਟਰ ਕੁਲਬੀਰ ਸਿੰਘ ਬਿੰਦ, ਡਾਕਟਰ ਗੁਰਪਰੀਤ ਸਿੰਘ ਲੇਹਲ, ਕਿਰਪਾਲ ਸਿੰਘ ਪੱਨ੍ਹ ਅਤੇ ਜਨਮੇਜਾ ਜੋਹਲ ਹੋਰਾਂ ਨੇ ਇਸ ਵਿਸ਼ੇ ਤੇ ਦਿਲਚਸਪ ਅਤੇ ਲੋੜੀਦਾ ਹੋ ਰਹੇ ਕੰਮਾਂ ਦਾ ਜ਼ਿਕਰ ਕੀਤਾ। ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਰੁਪਾਂਤਰ ਬਾਰੇ ਸੈਫਟਵੇਅਰ ਦਾ ਨਮੂਨਾ ਵੀ ਪੇਸ਼ ਕੀਤਾ। ਡੈਲੀਗੋਟਾਂ ਨੇ ਇਨ੍ਹਾਂ ਚਾਰਾਂ ਹੀ ਵਿਦਵਾਨਾਂ ਦੇ ਕੰਮ ਨੂੰ ਬਹੁਤ ਹੀ ਸ਼ਾਹਿਅਤਾਂ ਦਿਤੀਆਂ ਹਨ।

ਪੰਜਾਬੀ ਬੋਲੀ ਦੇ ਵਿਸ਼ੇ ਨੂੰ ਲੈਕੇ ਇਕ ਵਿਸ਼ੇਸ਼ ਸੈਸ਼ਨ ਦੇ ਵਿੱਚ ਚਰਚਾ ਦੈਰਾਨ ਇਹ ਗੱਲ ਸਾਫ਼ ਤੌਰ ਤੇ ਸ਼ਾਹਮਣੇ ਆਈ ਕਿ ਇਸ ਬੋਲੀ ਦੀ ਇਕ ਆਪਣੀ ਵਖਰੀ ਪਹਿਚਾਣ ਹੈ ਅਤੇ ਉਹ ਪਹਿਚਾਣ ਕਿਸੇ ਹੋਰ ਬਾਹਰੀ ਬੋਲੀ ਜਾਂ ਕੋਈ ਸ਼ਕਤੀ ਦੀ ਮੋਹਤਜ਼ ਨਹੀਂ। ਇਸ ਮੁੱਦੇ ਤੇ ਪੰਜਾਬੀ ਭਾਸ਼ਾ ਦੇ ਪਿਤਾਮਾ ਸੇਵਾ ਮੁਕਤ ਪ੍ਰੈਫੈਸਰ ਪ੍ਰੇਮ ਪ੍ਰਕਾਸ਼ ਸਿੰਘ ਨੇ ਪੰਜਾਬੀ ਕੈਮ ਦੀ ਭਾਸ਼ਾ ਪੰਜਾਬੀ ਦੀਆਂ ਜੱਦੀ ਵਿਸ਼ੇਸ਼ਤਾਵਾਂ ਦੀ ਵਿਸ਼ਾਲ ਚਰਚਾ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੈਫੈਸਰ ਅਤੇ ਇਸ ਕਾਨਫਰੰਸ ਦੇ ਪ੍ਰਧਾਨ ਕਰਨੈਲ ਸਿੰਘ ਬਿੰਦ ਨੇ ਇਸ ਮੁੱਦੇ ਨੂੰ ਅਗਾਂਹ ਤੌਰਦੇ ਹੋਏ ਪੰਜਾਬੀ ਕੈਮ ਦੇ ਵਿਸ਼ੇ ਤੇ ਚਾਨਲਾ ਪਾਇਆ। ਉਨ੍ਹਾਂ ਨੇ ਭਾਰੀ ਗਿਣਤੀ ਵਿੱਚ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਕੀਤੇ ਜਾ ਰਹੇ ਕਿਤਾਬਾਂ ਦੇ ਆਪਸੀ ਲਿਪੀਅੰਤਰ ਦੀ ਉਦਾਹਰਣ ਦੇ ਕੇ ਉਪਰੋਕਤ ਵਿਚਾਰ ਦੀ ਪ੍ਰੋਕਤਾ ਕੀਤੀ।

ਇਸ ਕਾਨਫਰੰਸ ਦੀ ਇਕ ਹੋਰ ਵਿਲੱਖਣਤਾ ਸੀ ਕਿ ਪਹਿਲੀ ਬਾਰ ਪੰਜਾਬੀ ਦਰਸ਼ਨ ਦੇ ਬੁਨਿਆਦੀ ਸਿਧਾਂਤਾਂ ਬਾਰੇ ਅਤੇ ਇਸ ਦਰਸ਼ਨ ਦੀ ਪ੍ਰਾਚੀਨਤਾ ਬਾਰੇ ਇਕ ਭਖਵੀਂ ਬਹਿਸ ਛਿੜੀ। ਡਾਕਟਰ ਜਸਪਾਲ ਸਿੰਘ ਨੇ ਆਪਣੇ ਹਵਾਲਿਆਂ ਨਾਲ ਭਰਪੂਰ ਪਰਚੇ ਵਿੱਚ ਇਹ ਗੱਲ ਸਾਫ਼ ਤੌਰ ਤੇ ਬਿਆਨ ਕੀਤੀ ਕਿ ਪੰਜਾਬੀ ਦਰਸ਼ਨ ਆਪਣੇ ਆਪ ਵਿੱਚ ਮੁੱਕੰਮਲ ਫਲਸਫ਼ਾ ਹੈ ਅਤੇ ਮੁੱਢ ਕਦੀਮ ਤੋਂ ਹੀ ਪਰਫੁਲਤ ਹੈ। ਕਾਨਫਰੰਸ ਵਿੱਚ ਸ਼ਿਰਕਤ ਕਰ ਰਹੇ ਡੈਲੀਗੋਟਾਂ ਅਤੇ ਵਿਦਵਾਨਾਂ ਨੇ ਖਾਹਿਸ਼ ਅਤੇ ਆਸ ਜਾਹਿਰ ਕੀਤੀ ਕਿ ਪੰਜਾਬੀ ਦਰਸ਼ਨ ਬਾਰੇ ਵਿਦਵਾਨ ਅਤੇ ਸੁਝਵਾਨ ਹੋਰ ਚਰਚਾ ਅਤੇ ਵਿਚਾਰ ਵਰਾਂਦਰਾ ਜਾਰੀ ਰੱਖਣਗੇ। ਪੰਜਾਬ ਦੇ ਵਾਤਾਵਰਣ ਦੀ ਦਿਨੋਂ ਦਿਨ ਬਿਗਿੜਦੀ ਸਥਿਤੀ ਬਾਰੇ ਪੰਜਾਬੀ ਸੱਬ ਲਾਬੜਾ ਦੇ ਪ੍ਰਧਾਨ ਡਾਕਟਰ ਨਿਰਮਲ ਸਿੰਘ ਨੇ ਆਪਣੇ ਪਰਚੇ ਵਿੱਚ ਲੋਕਾਂ ਦਾ ਧਿਆਨ ਦੁਆਇਆ ਅਤੇ ਡੈਲੀਗੋਟਾਂ ਨੇ ਵੀ ਕਾਨਫਰੰਸ ਵਿੱਚ ਇਸ ਬਾਰੇ ਬਹੁਤ ਚਿੰਤਾ ਜਾਹਿਰ ਕੀਤੀ ਅਤੇ ਪਰਦੂਸ਼ਣ ਨੂੰ ਰੋਕਣ ਲਈ ਉਪਰਾਲੇ ਕਰਨ ਲਈ ਇਕ ਸਾਂਝੀ ਰਣਨੀਤੀ ਬਨਾਉਣ ਬਾਰੇ ਚਰਚਾ ਕੀਤੀ।

ਯੂਰੋਸੈਂਟ੍ਰਿਜ਼ਮ ਅਤੇ ਸਿਵਲਾਈਜ਼ੇਸ਼ਨ ਨੇਸ਼ਨ ਦੇ ਮੁੱਦੇ ਉਤੇ ਇਕ ਖਾਸ ਸੈਸ਼ਨ ਵਿੱਚ ਸਾਂਡਰਾ ਸਮਿਖ ਅਤੇ ਸਪਲਿਟਿੰਗ ਦਾ ਸਕਾਈ (ਨੈਟਿਵ ਨੇਤਾ) ਨੇ ਬਸਤੀਵਾਦੀ ਯੂਰੋਸੈਂਟ੍ਰਿਕ ਨਜ਼ਰੀਏ ਅਤੇ ਕੌਮਾਂ ਦੇ ਘਾਣ ਬਾਰੇ ਬਸਤੀਵਾਦ ਅਤੇ ਸਾਮਰਜ਼ੀ ਤਾਕਤਾਂ ਦੀ ਮਾਰੂ ਨੀਤੀ ਤੇ ਚਾਨਲਾ ਪਾਇਆ ਅਤੇ ਦਸਿਆ ਕਿ ਇਕੀਵੀਂ ਸਦੀ ਵਿੱਚ ਕੌਮਾਂ ਦੀ ਉਸਾਰੀ ਲਈ ਸਾਰੀਆਂ ਕੌਮਾਂ ਅਤੇ ਲੋਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣਾ ਦਰਸ਼ਨ ਅਤੇ ਸੋਚ ਆਪਣੀ ਖੁਸ਼ਹਾਲੀ ਅਤੇ ਪ੍ਰਫੁਲਤਾ ਲਈ ਵਿਕਸਿਤ ਕਰਨ।

ਸੰਗੀਤ ਦੇ ਪੰਜਾਬ ਘਰਾਣੇ ਦੇ ਮੁੱਖੀ ਮਸ਼ਹੂਰ ਕਲਾਕਾਰ ਉਸਤਾਦ ਲਛਮਣ ਸਿੰਘ ਸੀਨ ਹੋਰਾਂ ਨੇ ਪੰਜਾਬੀ ਸੰਗੀਤ ਦੀ ਵਿਸ਼ਾਲਤਾ ਅਤੇ ਖਾਸੀਆਤ ਬਾਰੇ ਇਕ ਪਰਚਾ ਪੜਿਆ ਅਤੇ ਮਨੁੰ ਕਮਾਰ ਸੀਨ ਅਤੇ ਅਭੀਰਭਵ ਨਾਲ ਸੰਗੀਤ ਦੀ ਇਕ ਸਾਮ ਵਿਚ ਪੰਜਾਬ ਘਰਾਣੇ ਦੇ ਸੰਗੀਤ ਨਾਲ ਡੈਲੀਗੋਟਾਂ ਦਾ ਮਨ ਮੋਹ ਲਿਆ।

ਪੰਜਾਬੀ ਵਿਰਸੇ, ਸਭਿਆਚਾਰ ਅਤੇ ਨਾਰਕ ਬਾਰੇ ਇਕ ਸੈਸ਼ਨ ਵਿਚ ਵਿਦਵਾਨਾਂ ਨੇ ਇਨ੍ਹਾਂ ਵਿਸ਼ਿਆਂ ਵਿਚ ਆ ਰਹੇ ਨਿਧਾਰ ਬਾਰੇ ਆਪਣੀ ਚਿੰਤਾ ਜਾਹਰ ਕੀਤੀ ਅਤੇ ਸੰਚਾਰ ਮਧਿਆਮ ਵਿਚ ਵੱਧ ਰਹੇ ਲੱਚਰਪੁਣੇ ਨੂੰ ਰੋਕਣ ਲਈ ਜਤਨ ਕਰਨ ਦੀ ਲੋੜ ਬਾਰੇ ਕੁਝ ਕਰਨ ਤੇ ਜੋਰ ਦਿਤਾ। ਇਸ ਸਾਮ ਇਕ ਕਵੀ ਦਰਬਾਰ ਵਿਚ ੩੦ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਨੇਡਾ ਵਿਚ ਪੰਜਾਬੀ ਦੇ ਮਸ਼ਹੂਰ ਲਿਖਾਰੀ ਸੁਰਿੰਦਰ ਧੰਜਲ ਨੇ ਇਸ ਕਵੀ ਦਰਬਾਰ ਨੂੰ ਬਹੁਤ ਹੀ ਚੰਗੀ ਤਰ੍ਹਾਂ ਗੁਰਚਰਨ ਰਾਮਪੁਰੀ ਹੋਰਾਂ ਦੀ ਪ੍ਰਧਾਨਗੀ ਹੇਠ ਚਲਾਇਆ। ਇਸ ਕਾਨਫਰੰਸ ਵਿਚ ਸ. ਜਰਨੈਲ ਸਿੰਘ ਆਰਟਿਸਟ ਅਤੇ ਬਲਜੀਤ ਕੌਰ ਨੇ ਪੰਜਾਬੀ ਵਿਰਸੇ ਨਾਲ ਜੁੜੀ ਫੋਰੇ ਨੁਮਾਇਸ਼ ਲਾਈ। ਪੰਦਰਾਂ ਲਿਖਾਰੀਆਂ ਦੀਆਂ ਕਿਤਾਬਾਂ ਦੀ ਪੁੰਡ ਚੁਕਾਈ ਦੀ ਰਸਮ ਵੀ ਕੀਤੀ ਗਈ।

ਅਦਾਰਾ ਸਾਉਥ ਏਸ਼ੀਆਨ ਰਿਵੀਊ ਅਤੇ ਸਾਹਿਤ ਸਭਾ ਪਿੰਸ ਜਾਰਜ ਵਲੋਂ ਜਥੇਬੰਦ ਇਸ ਕਾਨਫਰੰਸ ਦੇ ਆਖੀਰ ਵਿਚ ਡੈਲੀਗੋਟਾਂ ਨੇ ਇਕ ਖੁੱਲ੍ਹੇ ਸੈਸ਼ਨ ਵਿਚ ਬਹੁਤ ਹੀ ਜੋਰਦਾਰ ਸ਼ਬਦਾਂ ਵਿਚ ਕਾਨਫਰੰਸ ਨੂੰ ਸਫਲ ਦੱਸਿਆ ਅਤੇ ਕਿਹਾ ਕਿ ਪੰਜਾਬੀ ਕੈਮ ਅਤੇ ਪੰਜਾਬੀ ਦਰਸ਼ਨ ਬਾਰੇ ਹੋਰ ਵਿਚਾਰ ਵਰਾਂਦਰਾ ਆਉਣ ਵਾਲੇ ਸਮੇਂ ਵਿਚ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਪ੍ਰਬੰਧਕਾਂ ਦੇ ਇੰਤਜਾਮ ਅਤੇ ਬੰਦੋਬਸਤ ਦੀ ਵੀ ਬਹੁਤ ਸ਼ਲਾਘਾ ਕੀਤੀ। ਕਾਨਫਰੰਸ ਵਿਚ ਸਰਬਸੰਮੱਤੀ ਨਾਲ ਹੇਠ ਲਿਖੇ ਮਤੇ ਵੀ ਪਾਸ ਕੀਤੇ ਗਏ।

ਕਾਨਫਰੰਸ ਵਿਚ ਪਾਸ ਕੀਤੇ ਮਤੇ

1. ਪਿੰਸ ਜਾਰਜ, ਕੈਨੇਡਾ ਵਿਖੇ ਹੋਈ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਪੰਜਾਬੀ ਕੈਮ ਦੀ ਹੋਂਦ ਦੇ ਮਸਲੇ ਨੂੰ ਵੱਖ ਵੱਖ ਪੱਖਾਂ ਤੋਂ ਬਹੁਤ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ। ਇਹ ਕਾਨਫਰੰਸ ਮਹਿਸੂਸ ਕਰਦੀ ਹੈ ਕਿ ਇਸ ਮਸਲੇ ਨੂੰ ਹੋਰ ਸਪਸ਼ਟ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਏ।

2. ਪਿੰਸ ਜਾਰਜ, ਕੈਨੇਡਾ ਵਿਖੇ ਹੋਈ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਪੰਜਾਬੀ ਦਰਸ਼ਨ(ਫਲਸਫਾ) ਸੰਬੰਧੀ ਖੁੱਲ੍ਹੇ ਵਿਚਾਰ ਹੋਈ ਹੈ। ਪੰਜਾਬੀ ਦਰਸ਼ਨ ਦੇ ਮਹੱਤਵ ਨੂੰ ਮੁੱਖ ਰਖਦੇ ਹੋਏ ਇਹ ਕਾਨਫਰੰਸ ਪੰਜਾਬ ਦੀਆਂ ਸਰਕਾਰਾਂ, ਯੂਨੀਵਰਸਿਟੀਆਂ ਅਤੇ ਵਿਦੇਸ਼ਾਂ ਵਿਚ ਸਥਾਪਤ ਵਿਦਿਆਰਥੀਆਂ ਅਤੇ ਸਾਂਗਥੀਆਂ ਤੋਂ ਮੰਗ ਕਰਦੀ ਹੈ ਕਿ ਪੰਜਾਬੀ ਦਰਸ਼ਨ/ਪੰਜਾਬੀ ਫਲਸਫਾ ਦੇ ਵਿਭਾਗ/ਸ਼ੁਅਬੇ ਸਥਾਪਤ ਕੀਤੇ ਜਾਣ।

3. ਪਿੰਸ ਜਾਰਜ, ਕੈਨੇਡਾ ਵਿਖੇ ਹੋਈ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਪ੍ਰਦੂਸ਼ਨ ਦੇ ਮਾਰੂ ਅਸਰਾਂ ਸੰਬੰਧੀ ਖੁੱਲ੍ਹੇ ਕੇ ਚਰਚਾ ਹੋਈ। ਵਾਤਾਵਰਣ ਦੇ ਪ੍ਰਦੂਸ਼ਣ ਤੋਂ ਛੁੱਟ ਸਮਾਜੀ, ਸਿਆਸੀ, ਅਖਲਾਕੀ ਆਦਿ ਖੇਤਰਾਂ ਵਿਚ ਵੀ ਵੱਧ ਰਹੇ ਪ੍ਰਦੂਸ਼ਨ ਨੂੰ ਮੁੱਖ ਰਖਦਿਆਂ ਇਹ ਕਾਨਫਰੰਸ ਮੰਗ ਕਰਦੀ ਹੈ ਕਿ ਸਰਕਾਰਾਂ ਅਤੇ ਸੰਭੰਧਤ ਸੰਸਥਾਵਾਂ ਲੋਕਾਂ ਵਿਚ ਹਰ ਕਿਸਮ ਦੀ ਪ੍ਰਦੂਸ਼ਨ ਸੰਬੰਧੀ ਸੋਝੀ ਪੈਦਾ ਕਰਨ ਅਤੇ ਇਸਦੀ ਰੋਕਬਾਮ ਲਈ ਸੁਚੇਤ ਉਪਰਾਲੇ ਕੀਤੇ ਜਾਣ।

4. ਪਿੰਸ ਜਾਰਜ ਦੀ ਇਹ ਕਾਨਫਰੰਸ ਇਸ ਗੱਲ ਦਾ ਨੋਟਿਸ ਲੈਂਦੀ ਹੈ ਕਿ ਦੁਨੀਆਂ ਭਰ ਵਿਚ ਪਿਛਲੇ ਸਮੇਂ ਵਿਚ ਵੱਖ ਵੱਖ ਥਾਂਵਾਂ ਤੋਂ ਹੋਈਆਂ ਕਾਨਫਰੰਸਾਂ ਵਿਚ ਵਿਦਵਾਨਾਂ ਨੂੰ ਮਿਲ ਬੈਠ ਕੇ ਵਿਚਾਰ ਕਰਨ ਲਈ ਵੱਖ ਵੱਖ ਦੇਸ਼ਾਂ ਤੋਂ ਆਉਣ ਸਮੇਂ ਵੀਜੇ ਲੈਣ ਲਈ ਬਹੁਤ ਮੁਸ਼ਕਿਲਾਂ ਆਈਆਂ ਹਨ। ਇਹ ਕਾਨਫਰੰਸ ਸੰਬੰਧਿਤ ਹਕੂਮਤਾਂ ਅਤੇ ਵਿਸ਼ੇਸ਼ ਕਰਕੇ ਕੈਨੇਡਾ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਲੋਕਾਂ ਨੂੰ ਜੋੜਣ ਵਾਲੀਆਂ ਅਜੇਹੀਆਂ ਕਾਨਫਰੰਸਾਂ ਵਿਚ ਸ਼ਾਮਿਲ ਹੋਣ ਵਾਲੇ ਵਿਦਵਾਨਾਂ ਨੂੰ ਵੀਜੇ ਦੇਣ ਵਿਚ ਖਾਸ ਸਹੂਲਤਾਂ ਦਿੱਤੀਆਂ ਜਾਣ।

5. ਪਿੰਸ ਜਾਰਜ ਦੀ ਇਹ ਕਾਨਫਰੰਸ ਮਹਿਸੂਸ ਕਰਦੀ ਹੈ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਤਕਨੀਕੀ ਯੂਗ ਵਿਚ ਦੂਸਰੀਆਂ ਭਾਸ਼ਾਵਾਂ ਦੇ ਬਰਾਬਰ ਲਿਆਉਣ ਲਈ ਯੋਜਨਾਬੱਧ ਤਰੀਕੇ ਨਾਲ ਇਕਸਾਰਤਾ ਵਿਚ ਕਰਨ ਦੀ ਲੋੜ ਹੈ।

ਅਪੀਲ

ਪਿੰਸ ਜਾਰਜ, ਕੈਨੇਡਾ ਵਿਖੇ ਹੋਈ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਪੰਜਾਬੀ ਸੰਗੀਤ ਨਾਲ ਸੰਬੰਧਤ ਸਭ ਧਿਰਾਂ ਜਿਵੇਂ ਵਿਦਿਆਰਥੀ ਅਤੇ ਵਿਉਪਾਰਕ ਅਦਾਰਿਆਂ, ਸੰਗੀਤ ਕਾਰਾਂ ਅਤੇ ਕਲਾਕਾਰਾਂ ਨੂੰ ਅਪੀਲ ਕਰਦੀ ਹੈ ਕਿ ਪੰਜਾਬੀ ਸੰਗੀਤ ਦੀ ਅਮੀਰ ਵਿਰਾਸਤ ਨੂੰ ਬਰਕਰਾਰ ਰਖਣ ਅਤੇ ਇਸ ਨੂੰ ਨਿਧਾਰ ਤੋਂ ਬਚਾਉਣ ਲਈ ਯਤਨ ਕਰਨ।